

ਤੱਥ ਸ਼ੀਟ: ਪਰਿਵਾਰਕ ਹਿੰਸਾ ਬਾਰੇ ਕਨੂੰਨ ਕੀ ਕਹਿੰਦਾ ਹੈ?

ਹਰ ਇੱਕ ਨੂੰ ਹਿੰਸਾ ਅਤੇ ਦੁਰਵਿਹਾਰ ਮੁਕਤ ਸੁਰੱਖਿਅਤ ਜ਼ਿੰਦਗੀ ਜਿਊਣ ਦਾ ਅਧਿਕਾਰ ਹੈ। ਕਿਸੇ ਨੂੰ ਸਰੀਰਕ ਤੌਰ ਤੇ ਸੱਟ ਪਹੁੰਚਾਣਾ, ਧਮਕਾਉਣਾ, ਜਾਂ ਮਜ਼ਬੂਰ ਕਰਨਾ ਜਾਂ ਕਿਸੇ ਦੂਸਰੇ ਨੂੰ ਜਿਨਸੀ ਸੰਪਰਕ ਲਈ ਜ਼ਬਰਦਸਤੀ ਕਰਨਾ ਕਨੂੰਨ ਦੇ ਵਿਰੁੱਧ ਹੈ।

ਜੇ ਕੋਈ ਇੱਕਦਮ ਖਤਰੇ ਵਿੱਚ ਹੈ, ਜਾਂ ਸਰੀਰਕ ਜਾਂ ਜਿਨਸੀ ਤੌਰ ਤੇ ਹਮਲਾ ਹੋਇਆ ਹੈ, ਧਮਕਾਇਆ ਜਾਂ ਪਿੱਛਾ ਹੋਇਆ ਹੈ, ਤਾਂ ਵਿਅਕਤੀ 000 ਤੇ ਪੁਲਿਸ ਨੂੰ ਕਾਲ ਕਰ ਸਕਦਾ ਹੈ।

ਵਿਕਟੋਰੀਆ ਵਿੱਚ, ਜੇ ਕਿਸੇ ਨੂੰ ਅੱਗੇ ਹੋਰ ਹਿੰਸਾ ਤੋਂ ਸੁਰੱਖਿਆ ਦੀ ਲੋੜ ਹੈ, ਤਾਂ ਉਹ ਇੰਟਰਵੈਨਸ਼ਨ ਆਦੇਸ਼ ਲਈ ਅਰਜ਼ੀ ਦੇ ਸਕਦਾ ਹੈ। ਪੁਲਿਸ ਵੀ ਵਿਅਕਤੀ ਵਲੋਂ ਇੰਟਰਵੈਨਸ਼ਨ ਆਦੇਸ਼ ਲਈ ਅਰਜ਼ੀ ਦੇ ਸਕਦੀ ਹੈ। ਇੰਟਰਵੈਨਸ਼ਨ ਆਦੇਸ਼ ਅਦਾਲਤ ਦਾ ਇੱਕ ਆਦੇਸ਼ ਹੁੰਦਾ ਹੈ ਜੋ ਦੱਸ ਸਕਦਾ ਹੈ ਕਿ ਦੁਰਵਿਹਾਰ ਕਰਨ ਵਾਲੇ ਨੂੰ ਕਈ ਤਰ੍ਹਾਂ ਦੀਆਂ ਸਥਿਤੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੈ ਜਿਵੇਂ ਕਿ ਉਹ ਵਿਅਕਤੀ ਨੂੰ ਸੱਟ ਨਹੀਂ ਮਾਰ ਸਕਦਾ ਜਾਂ ਧਮਕਾ ਨਹੀਂ ਸਕਦਾ ਹੈ, ਜਾਂ ਵਿਅਕਤੀ ਦੇ ਨਜ਼ਦੀਕ ਨਹੀਂ ਜਾ ਸਕਦਾ ਹੈ ਜਾਂ ਸੰਪਰਕ ਨਹੀਂ ਕਰ ਸਕਦਾ ਹੈ। ਜੇ ਦੁਰਵਿਹਾਰ ਕਰਨ ਵਾਲੇ ਇੰਟਰਵੈਨਸ਼ਨ ਆਦੇਸ਼ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਉਨ੍ਹਾਂ ਤੇ ਅਪਰਾਧਕ ਦੋਸ਼ ਦਾ ਆਰੋਪ ਲੱਗ ਸਕਦਾ ਹੈ।

ਪਰਿਵਾਰਕ ਹਿੰਸਾ ਦੀ ਰਿਪੋਰਟ ਕਰਨਾ

ਵਿਕਟੋਰੀਆ ਵਿੱਚ, ਕੁਝ ਪਦਵੀਆਂ ਵਾਲੇ ਲੋਕਾਂ ਦਾ ਰਿਪੋਰਟ ਕਰਨਾ ਲਾਜ਼ਮੀ ਹੈ ਜੇ ਇੱਕ ਬੱਚਾ ਸਰੀਰਕ ਸੱਟ ਜਾਂ ਜਿਨਸੀ ਦੁਰਵਿਹਾਰ ਤੋਂ ਪੀੜਤ ਹੈ ਜਾਂ ਇਸ ਦੇ ਜੋਖਿਮ ਤੇ ਹੈ। ਇਨ੍ਹਾਂ ਲੋਕਾਂ ਵਿੱਚ ਮੈਡੀਕਲ ਪ੍ਰੋਫੈਸ਼ਨਰ, ਨਰਸਾਂ, ਦਾਈਆਂ, ਅਧਿਆਪਕ, ਮੁੱਖ ਅਧਿਆਪਕ, ਰਜਿਸਟਰਡ ਮਨੋਵਿਗਿਆਨੀ ਜਾਂ ਉਹ ਕੋਈ ਜਿਸ ਨੇ ਨੌਜਵਾਨ, ਸਮਾਜ ਜਾਂ ਭਲਾਈ ਸੇਵਾ ਵਿੱਚ ਪੋਸਟ-ਸੈਕੰਡਰੀ ਵਿਦਿਅਕ ਯੋਗਤਾ ਪ੍ਰਾਪਤ ਕੀਤੀ ਹੈ ਜੋ ਸਿਹਤ, ਸਿੱਖਿਆ, ਭਾਈਚਾਰਕ ਜਾਂ ਭਲਾਈ ਸੇਵਾਵਾਂ ਵਿੱਚ ਕੰਮ ਕਰਦਾ ਹੈ।

ਜੇ ਧਾਰਮਿਕ ਲੀਡਰ ਇਨ੍ਹਾਂ ਪਦਵੀਆਂ ਵਿੱਚੋਂ ਇੱਕ (ਜਾਂ ਜ਼ਿਆਦਾ) ਤੇ ਹੈ, ਤਾਂ ਉਨ੍ਹਾਂ ਨੂੰ ਬੱਚੇ ਨਾਲ ਸਰੀਰਕ ਜਾਂ ਜਿਨਸੀ ਨੁਕਸਾਨ ਦੇ ਜੋਖਿਮ ਦੀ ਰਿਪੋਰਟ ਕਰਨ ਦੀ ਲੋੜ ਹੁੰਦੀ ਹੈ।

ਵਿਕਟੋਰੀਆ ਵਿੱਚ, ਧਾਰਮਿਕ ਲੀਡਰਾਂ ਨੂੰ ਬਾਲਗਾਂ ਵਲ ਪਰਿਵਾਰਕ ਹਿੰਸਾ ਦੀ ਰਿਪੋਰਟ ਕਰਨ ਦੀ ਕਨੂੰਨੀ ਤੌਰ ਤੇ ਲੋੜ ਨਹੀਂ ਹੁੰਦੀ।



ਸਰੋਤ:

Domestic Violence Resource Centre Victoria. (<http://www.dvrcv.org.au/help-advice/are-you-happy>)

Australian Institute of Family Studies.

(<https://www3.aifs.gov.au/cfca/publications/mandatory-reporting-child-abuse-and-neglect>)

ਇਹ ਸਰੋਤ CHALLENGE Family Violence ਪ੍ਰੋਜੈਕਟ (ਪਰਿਵਾਰਕ ਹਿੰਸਾ ਨੂੰ ਚੁਣੌਤੀ ਦੇਣ ਦੇ ਪ੍ਰੋਜੈਕਟ) ਦੇ ਹਿੱਸੇ ਵਜੋਂ ਬਣਾਇਆ ਗਿਆ ਹੈ, ਜੋ ਕਿ City of Casey, Cardinia Shire Council, City of Greater Dandenong ਅਤੇ Monash Health ਵਿਚਕਾਰ ਭਾਗੀਦਾਰੀ ਹੈ। ਇਸ ਪ੍ਰੋਜੈਕਟ ਨੂੰ ਅੱਗੇ ਤੋਂ ਅਤੇ ਉਨ੍ਹਾਂ ਦੇ ਬੱਚਿਆਂ ਵਿਰੁੱਧ ਹਿੰਸਾ ਨੂੰ ਘਟਾਉਣ ਲਈ ਗ੍ਰਾਂਟਾਂ ਦੇ ਪ੍ਰੋਗਰਾਮ ਤੋਂ ਵਿੱਤੀ ਸਹਾਇਤਾ ਮਿਲੀ ਹੈ, ਜੋ ਕਿ Victorian Government's Community Crime Prevention Program (ਵਿਕਟੋਰੀਅਨ ਸਰਕਾਰ ਦਾ ਜੁਰਮ ਨੂੰ ਰੋਕਣ ਲਈ ਪ੍ਰੋਗਰਾਮ) ਦਾ ਹਿੱਸਾ ਹੈ – ਸਥਾਨਕ ਜੁਰਮ ਨੂੰ ਰੋਕਣ ਦੇ ਮੁੱਦਿਆਂ ਲਈ ਸਥਾਨਕ ਹੱਲ।

